

ਚਾਰ ਨਾਟਕ ਪੁਸਤਕਾਂ: ਖੁਸ਼ੀ ਵੀ ਅਤੇ ਤਸੱਲੀ ਵੀ

ਇਸ ਮਹੀਨੇ ਚਾਰ ਨਾਟਕ ਪੁਸਤਕਾਂ ਦੀ ਆਮਦ ਪੰਜਾਬੀ ਨਾਟਕ ਲਈ ਇਕ ਅਹਿਮ ਪ੍ਰਾਪਤੀ ਹੈ। ਇਹ ਕਿਤਾਬਾਂ ਹਨ, ਦੇਵਿੰਦਰ ਦਮਨ ਦੀਆਂ 'ਸੁਰਜ ਦਾ ਕਤਲ' ਅਤੇ 'ਛਾਂ ਵਿਹੁਣੇ', ਅਗਵਿੰਦਰ ਕੌਰ ਪਾਲੀਵਾਲ ਵਲੋਂ ਅਨੁਵਾਦ ਸ਼ਾਹਿਦ ਨਦੀਮ ਦੇ ਨਾਟਕ 'ਖਸਮਾਂ' ਅਤੇ ਆਤਮਜੀਤ ਦਾ ਨਾਟਕ 'ਕੈਮਲੁਪਸ ਦੀਆਂ ਮੱਛੀਆਂ'। ਜਿਕਰਯੋਗ ਗੱਲ ਇਹ ਹੈ ਕਿ ਇਹ ਸਾਰੇ ਨਾਟਕ ਮੰਚਣ ਤੋਂ ਬਾਅਦ ਲਿਖਤੀ ਰੂਪ ਵਿਚ ਆਏ ਹਨ ਅਤੇ ਇਨ੍ਹਾਂ ਦੇ ਲੇਖਕ ਨਾਟਕ ਨਿਰਦੇਸ਼ਨ ਨਾਲ ਪੂਰੀ ਤਰ੍ਹਾਂ ਸੁੱਝੇ ਹੋਏ ਹਨ। ਇਹ ਚਾਰੇ ਨਾਟਕ ਪੜ੍ਹਨ ਲਈ ਇਕ ਦਿਲਚਸਪ ਸਮੱਗਰੀ ਮੁਹੱਈਆ ਕਰਦੇ ਹਨ।

'ਸੁਰਜ ਦਾ ਕਤਲ' ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਹਰ ਯੁੱਗ ਵਿਚ ਚਾਨੁਣ ਅਤੇ ਹਨੇਰੇ ਦੀ ਲੜਾਈ ਨੂੰ ਪੇਸ਼ ਕਰਦਾ ਦੇਵਿੰਦਰ ਦਮਨ ਦਾ ਬੈਖਤ ਦੇ ਐਪਿਕ ਥਿਏਟਰ ਦੀ ਤਕਨੀਕ ਵਿਚ ਲਿਖਿਆ ਨਾਟਕ ਹੈ। ਇਹ ਨਾਟਕ 22 ਫਰਵਰੀ, 1976 ਵਿਚ ਪਹਿਲੀ ਮੰਚਣ ਕੀਤਾ ਗਿਆ ਪਰ ਇਹਦਾ ਕਿਤਾਬੀ ਰੂਪ 22 ਸਾਲਾਂ ਬਾਅਦ ਪੰਜਾਬੀ ਪਾਠਕਾਂ ਦੇ ਸਾਹਮਣੇ ਆਇਆ ਹੈ। ਇਸ ਦੇ ਕੋਰਸ ਗੀਤ ਅਤੇ ਬਾਦਸ਼ਾਹਾਂ ਦੀ ਰਾਜਨੀਤੀ ਬਾਰੇ ਕਟਾਖਲ ਇਸ ਨਾਟਕ ਨੂੰ ਅਮੀਰੀ ਬਖਸ਼ਦੇ ਹਨ। ਨਾਟਕ ਦਾ ਆਰੰਭ ਕੋਰਸ ਗੀਤ ਨਾਲ ਹੈ:

ਹਨੇਰੇ ਵਿਚ ਬੈਠੇ ਲੋਕ
ਭਾਵੇਂ ਆਪਣੀ ਮੱਛੀਂ ਵੇਖੋ
ਭਾਵੇਂ ਸੁਣੋ ਸਾਡੀ ਜ਼ਬਾਨੀ।
ਸੁਰਜ ਤੋਂ ਐਂ ਵਿਰਵੇ ਲੋਕੇ
ਸੁਰਜ ਦੇ ਲੱਭਣ ਤੋਂ ਲੈ ਕੇ
ਸੁਰਜ ਖੋਣ ਦੀ ਇਕ ਕਹਾਣੀ।
ਤੇ ਨਾਟਕ ਦੇ ਅੰਤਲੇ ਥੋਲ ਹਨ:
ਸੁਰਜ ਕਈ ਕਤਲ ਨਹੀਂ ਹੁੰਦਾ
ਆਪਣੇ ਯੁੱਗ ਦਾ ਨੂਰ ਪਛਾਣੇ
ਆਪਣੇ ਯੁੱਗ ਦਾ ਨੂਰ ਹੁੰਦੇ
ਆਪਣੇ ਯੁੱਗ ਦਾ ਚਾਨੁਣ ਮਾਣੇ

ਸੁਰਜ ਕਈ ਕਤਲ ਨਹੀਂ ਹੁੰਦਾ !
ਇਕ ਇਤਿਹਾਸਕ ਨਾਟਕ ਦੀ ਸਕਿਧਾਰਤ
ਪੂਰੀ ਸਾਨ ਨਾਲ ਸਾਡੇ ਕੋਲ ਹਾਜ਼ਰ ਹੈ। ਇਹ

'ਛਾਂ ਵਿਹੁਣੇ' ਦੇਵਿੰਦਰ ਦਾ ਯਥਾਰਥਵਾਦੀ ਸੈਲੀ ਵਿਚ ਇਕ ਪੂਰਾ ਨਾਟਕ ਹੈ। ਇਹ ਇਕ ਖਾਣੀਆਂ ਅਤੇ ਆਤਮਜੀਤ ਦਾ ਨਾਟਕ ਐਸੇ ਟੱਬਰ ਦੀ ਕਹਾਣੀ ਹੈ, ਜਿਸ ਦੇ ਸਿਰ ਉੱਤੇ 'ਕੈਮਲੁਪਸ ਦੀਆਂ ਮੱਛੀਆਂ'। ਜਿਕਰਯੋਗ ਪਿਤਾ ਦੀ ਛਾਂ ਨਹੀਂ ਰਹੀ। ਸਿਆਣੇ ਹੋਏ ਦੋ ਭਰਵਾਂ, ਇਕ ਭੈਣ ਅਤੇ ਮਾਂ ਦੀ ਕਹਾਣੀ ਵਿਚ ਦੇਵਿੰਦਰ ਨੇ ਨਾਟਕੀ ਸਿਖਨਾ ਛੇਹੀਆਂ ਹਨ। ਪਿਤਾ ਜਦੋਂ ਸਿਰ ਉਤੇ ਨਾ ਹੋਵੇ, ਵੱਡਾ ਭਰਾ, ਛੋਟਿਆਂ ਨਾਲ ਆਪਣੇ ਵਰਤਾਰੇ ਵਿਚ ਪਿਤਾ

ਕੌਰ ਧਾਲੀਵਾਲ (ਪ੍ਰਸਿੱਧ ਨਾਟਕ ਨਿਰਦੇਸ਼ਕ ਮੁੱਦਲੇ ਸ਼ਬਦਾਂ ਵਿਚ ਜੋ ਲਿਖਦੀ ਹੈ, ਉਹੀ ਇਨ੍ਹਾਂ ਨਾਟਕਾਂ ਦਾ ਸੁਨੇਗਾ ਹੈ:

'ਖਸਮਾਂ ਖਾਣੀਆਂ' ਜਦੋਂ ਮੈਂ ਸਿਰਲੇਖ ਹੀ ਪੜ੍ਹਿਆ ਤਾਂ ਇਹ ਜਾਣਨ ਦੀ ਇੱਛਾ ਜਾਰੀ ਕਿ ਖਸਮਾਂ ਖਾਣੀਆਂ ਹੈ ਕੀ ਅਤੇ ਕੌਣ ਨੇ ਇਹ ਖਸਮਾਂ ਖਾਣੀਆਂ? ਪੜ੍ਹਿਆ ਤੇ ਪਤਾ ਲੱਗਾ ਕਿ ਸਮਾਜ ਵਿਚ ਪਸਰੀਆਂ ਉਹੀ ਲਾਹਨਤਾਂ ਅਤੇ ਅੰਤ ਦੀ ਆਪਣੀ ਹੋਂਦ ਨੂੰ ਕਾਇਮ ਰੱਖ ਸਕਣ ਦੀ ਉਹੀ ਜਦੇਜ਼ਹਿਦ ਦਾ ਨਾਂ ਹੈ ਖਸਮਾਂ ਖਾਣੀਆਂ। ਸ਼ਾਹਿਦ ਨਦੀਮ ਦੇ ਕਗਰੇ ਵਿੰਗਰ

ਅਤੇ ਆਤਮਜੀਤ ਦੀ ਉਤਮ ਨਾਟਕ ਕਲਾ ਦਾ ਪ੍ਰਮਾਣ ਹੈ। ਨਾਟਕ ਵਿਚ ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਦੀ ਮਾਨਸਿਕਤਾ ਬਾਰੇ ਇਕ ਸਵਾਲ ਹੁੰਦਾ ਹੈ ਕਿ ਇਸ ਮੁਲਕ ਨੇ ਸਾਨੂੰ ਕੀ ਬਣਾ ਦਿੱਤਾ ਅਤੇ ਇਹਦਾ ਜਾਥ ਨਾਟਕ ਦਾ ਇਕ ਪਾਤਰ ਕੈਲੀ ਇਸ ਤਰ੍ਹਾਂ ਦਿੰਦਾ ਹੈ:

'ਇਹ ਮੁਲਕਾਂ ਦਾ ਕਸ਼ਤਰ ਨਹੀਂ, ਆਪਣਾ ਆ, ਆਪਣਾ, ਸੰਸਾਰ ਸੀ ਜੂੜੇ ਰਹਿਣ ਦਾ। ਆਪਾ ਜੁੜ ਕੇ ਜੀਂ ਦੇ ਸਾ। ਇਹ ਟੁੱਟ ਕੇ ਜੀਂ ਦੇ ਆ। ਆਪਾ ਏਸ ਫਰਕ ਨੂੰ ਨਹੀਂ ਸਮਝਿਆ। ਦੋ ਮੰਗਣ ਦੀ ਕੋਸ਼ਿਸ਼ ਕੀਤੀ ਤੇ ਨਾਲੇ ਮੰਗੀਆਂ ਚੋਪੜੀਆਂ। ਘਰ ਦੇ ਬੁਝਿਉਂ ਬਾਹਰ ਅੰਗਰੇਜ਼ ਹੋਣਾ ਚਾਹੁੰਦੇ ਰਹੇ ਤੇ ਆਂਦਰ ਦੇਸੀ। ਅਸਾਂ ਹੇਮਸਾ ਇਹੋ ਸੋਚਿਆ ਪਈ ਸਾਡੇ ਪੜ੍ਹਨ ਤਾਂ ਪੱਧੀ ਹੋਣ। ਹੋਟੀ ਖਾਣ ਤਾਂ ਪੁਰਬੀ, ਬੋਲਣ ਅੰਗਰੇਜ਼ੀ ਵਿਚ ਤੇ ਸੋਰਣ ਪੰਜਾਬੀ। ਕਮਾਈ ਹੋਏ ਡਾਲਰਾਂ ਦੀ ਤੇ ਖਰਚ ਹੋਏ ਰੁਪਈਆਂ ਦਾ। ਜੋਗ ਸਿਆਂ ਆਪਾਂ ਹੈ ਤਾਂ ਬੰਦੇ, ਕੰਪਿਊਟਰ ਤਾਂ ਹੈ ਨਹੀਂ, ਪਈ ਫਲਾਈ ਬਦਲ ਕੇ ਕੰਮ ਚਲਾ ਲਿਆ।'

ਨਾਟਕ ਵਿਚ ਥਾਂ ਥਾਂ ਉਤੇ ਪਾਤਰਾਂ ਦੇ ਮੂੰਹੋਂ ਬੇਬਾਕ ਕਿਸਮ ਦੇ ਬਿਆਨ ਹਨ, ਜੋ ਪਾਠਕਾਂ ਲਈ ਦਿਲਚਸਪ ਸਮੱਗਰੀ ਮੁਹੱਈਆ ਕਰਦੇ ਹਨ ਅਤੇ ਉਨ੍ਹਾਂ ਦਾ ਧਿਆਨ ਮਿਹੱਚੀ ਰੱਖਦੇ ਹਨ।

ਪੰਜਾਬੀ ਨਾਟਕ ਦੀ ਆਪਣੀ ਇਕ ਸੀਮਤ ਜਿਹੀ ਦੂਜੀਆਂ ਹੈ। ਨਾਟਕ ਟੋਲੀਆਂ ਪਿੰਡਾਂ ਵਿਚ, ਸ਼ਹਿਰਾਂ ਵਿਚ ਆਪਣੀ ਪੜਿਤਾ ਅਤੇ ਸਾਧਨ ਅਨੁਸਾਰ ਨਾਟਕ ਕਰਦੀਆਂ ਰਹਿੰਦੀਆਂ ਹਨ। ਲੋਕਾਂ ਉਤੇ ਉਨ੍ਹਾਂ ਦੀਆਂ ਕਰੀਆਂ ਗੱਲਾਂ ਦਾ ਅਸਰ ਵੀ ਹੁੰਦਾ ਹੈ। ਸੰਵੇਦਨਸ਼ੀਲਤਾ ਵਿਚ ਵਾਧਾ ਹੁੰਦਾ ਹੈ ਪਰ ਲਿਖਤੀ ਰੂਪ ਵਿਚ ਜਦੋਂ ਨਾਟਕ ਪੜ੍ਹਨ ਨੂੰ ਮਿਲਦੇ ਹਨ ਤਾਂ ਖੁਸ਼ੀ ਵੀ ਹੁੰਦੀ ਹੈ, ਤਸੱਲੀ ਵੀ ਹੁੰਦੀ ਹੈ। 'ਸੁਰਜ ਦਾ ਕਤਲ' 'ਛਾਂ ਵਿਹੁਣੇ', 'ਖਸਮਾਂ ਖਾਣੀਆਂ' ਅਤੇ 'ਕੈਮਲੁਪਸ ਦੀਆਂ ਮੱਛੀਆਂ' ਦੀ ਕੋਹਾਣੀ ਵੀ ਹੁੰਦੀ ਹੈ ਅਤੇ ਤਸੱਲੀ ਵੀ ਕਰਵਾਈ ਹੈ। ਸਾਡੇ ਲਈ ਇਹ ਇਕ ਪ੍ਰੇਰਨਾ ਵਾਲੀ ਗੱਲ ਹੈ।

ਕਲਾ ਤੇ ਜ਼ਿੰਦਗੀ

ਗੁਰਸ਼ਰਨ ਸਿੰਘ



ਸਮਾਨ ਬਣ ਜਾਂਦਾ ਹੈ। ਭਰ ਜਵਾਨੀ ਵਿਚ ਉਸ ਅਤੇ ਅੰਤ ਪਾਤਰਾਂ ਵਲੋਂ ਡੰਕੇ ਦੀ ਚੋਟ ਉੱਤੇ ਵਿਚ ਬਚੁੰਗਾਂ ਵਾਲੀ ਸੋਚੀ ਅਤੇ ਰੁਝਾਣ ਆ ਆਪਣੇ ਪ੍ਰਤੀ ਹੋ ਰਹੇ ਦੁਰਵਿਹਾਰ ਸਹਿਨ ਤੋਂ ਜਾਂਦੇ ਹਨ। ਟੱਬਰ ਦਾ ਹਰ ਜੀਅ ਦੂਜੇ ਦੇ ਕੰਮ ਆਉਣਾ ਚਾਹੁੰਦਾ ਹੈ। ਭੈਣ-ਭਰਾ ਦਾ ਬੁਦਰਤੀ ਹਿੰਦੁਸਤਾਨੀ ਖਸਮਾਂ ਖਾਣੀਆਂ ਦੀ ਜਾਗ੍ਰਤੀ ਵੀ ਹੈ ਅਤੇ ਉਪਲਬਧੀ ਵੀ ...

ਨੁੱਕਰ ਨਾਟਕ ਅਤੇ ਸਟੇਜੀ ਨਾਟਕ ਦੀ ਸੈਲੈਕਿਓਨ ਵਿਚ ਲਿਖੇ ਇਹ ਨਾਟਕ ਪੰਜਾਬੀ ਨਾਟਕ ਮਾਹਿਰਤ ਨੂੰ ਅਮੀਰੀ ਦਿੰਦੇ ਹਨ। ਸੁਖਮਾਨਵਾਦੀ ਨਾਟਕ ਛੇਹਾਂ ਨਾਲ ਦੇਵਿੰਦਰ ਨੇ ਇਕ ਸ਼ਾਹਕਾਰ ਰਚਨਾ ਰਚੀ ਹੈ। ਹਰਸਰਨ ਸਿੰਘ ਦੇ ਨਾਟਕ 'ਉਦਾਸ ਲੋਕ' ਬਾਅਦ ਦੇਵਿੰਦਰ ਦਾ ਇਹ ਨਾਟਕ ਪੰਜਾਬੀ ਨਾਟਕ ਦੀ ਇਕ ਵੱਡੀ ਪ੍ਰਾਪਤੀ ਹੈ।

'ਖਸਮਾਂ ਖਾਣੀਆਂ' ਪਾਕਿਸ਼ੇਨਾਂ ਦੇ ਨਾਟਕਕਾਰ ਸ਼ਾਹਿਦ ਨਦੀਮ ਦੇ ਛੇ ਨਾਟਕਾਂ ਦਾ ਮਜ਼ਹਬਾਨ ਹੈ। ਇਸ ਵਿਚ ਚੁਲ੍ਹਾ, ਝੱਲੀ ਕਿੱਥੇ ਜਾਏ, ਧੀ ਰਾਣੀ, ਸ਼ਰਮ ਦੀ ਗੱਲ, ਚੱਪੜ ਅਤੇ ਰਿਹਾਈ ਨਾਟਕ ਸ਼ਾਮਲ ਹਨ। ਉਰਦੂ ਜ਼ਬਾਨ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਵਾਲੀ ਅਗਵਿੰਦਰ

ਕੌਰ ਧਾਲੀਵਾਲ (ਪ੍ਰਸਿੱਧ ਨਾਟਕ ਨਿਰਦੇਸ਼ਕ ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਦੀ ਮਾਨਸਿਕਤਾ ਬਾਰੇ ਇਕ ਸਵਾਲ ਹੁੰਦਾ ਹੈ ਕਿ ਇਸ ਮੁਲਕ ਨੇ ਸਾਨੂੰ ਕੀ ਬਣਾ ਦਿੱਤਾ ਅਤੇ ਆਤਮਜੀਤ ਦੀ ਉਤਮ ਨਾਟਕ ਕਲਾ ਦਾ ਪ੍ਰਮਾਣ ਹੈ। ਨਾਟਕ ਵਿਚ ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਦੀ ਮਾਨਸਿਕਤਾ ਬਾਰੇ ਇਕ ਸਵਾਲ ਹੁੰਦਾ ਹੈ ਕਿ ਇਸ ਮੁਲਕ ਨੇ ਸਾਨੂੰ ਕੀ ਬਣਾ ਦਿੱਤਾ ਅਤੇ ਇਹਦਾ ਜਾਥ ਨਾਟਕ ਦਾ ਇਕ ਪਾਤਰ ਕੈਲੀ ਇਸ ਤਰ੍ਹਾਂ ਦਿੰਦਾ ਹੈ:

'ਇਹ ਮੁਲਕਾਂ ਦਾ ਕਸ਼ਤਰ ਨਹੀਂ, ਆਪਣਾ ਆ, ਆਪਣਾ, ਸੰਸਾਰ ਸੀ ਜੂੜੇ ਰਹਿਣ ਦਾ। ਆਪਾ ਜੁੜ ਕੇ ਜੀਂ ਦੇ ਸਾ। ਇਹ ਟੁੱਟ ਕੇ ਜੀਂ ਦੇ ਆ। ਆਪਾ ਏਸ ਫਰਕ ਨੂੰ ਨਹੀਂ ਸਮਝਿਆ। ਦੋ ਮੰਗਣ ਦੀ ਕੋਸ਼ਿਸ਼ ਕੀਤੀ ਤੇ ਨਾਲੇ ਮੰਗੀਆਂ ਚੋਪੜੀਆਂ। ਘਰ ਦੇ ਬੁਝਿਉਂ ਬਾਹਰ ਅੰਗਰੇਜ਼ ਹੋਣਾ ਚਾਹੁੰਦੇ ਰਹੇ ਤੇ ਆਂਦਰ ਦੇਸੀ। ਅਸਾਂ ਹੇਮਸਾ ਇਹੋ ਸੋਚਿਆ ਪਈ ਸਾਡੇ ਪੜ੍ਹਨ ਤਾਂ ਪੱਧੀ ਹੋਣ। ਹੋਟੀ ਖਾਣ ਤਾਂ ਪੁਰਬੀ, ਬੋਲਣ ਅੰਗਰੇਜ਼ੀ ਵਿਚ ਤੇ ਸੋਰਣ ਪੰਜਾਬੀ। ਕਮਾਈ ਹੋਏ ਡਾਲਰਾਂ ਦੀ ਤੇ ਖਰਚ ਹੋਏ ਰੁਪਈਆਂ ਦਾ। ਜੋਗ ਸਿਆਂ ਆਪਾਂ ਹੈ ਤਾਂ ਬੰਦੇ, ਕੰਪਿਊਟਰ ਤਾਂ ਹੈ ਨਹੀਂ, ਪਈ ਫਲਾਈ ਬਦਲ ਕੇ ਕੰਮ ਚਲਾ ਲਿਆ।'

ਮੈਂ ਗੌਡਸੇ ਬੋਲਦਾ ਹਾਂ ਬਨਾਮ ਸਿਆਸੀ ਨਾਟਕ

ਨਾਥ ਰਾਮ ਗੌਡਸੇ ਦੀ ਸੋਚ ਨੂੰ ਦੱਸਦੇ ਹੋਏ ਕਿਉਂਕਿ ਬੜੇ ਨੇੜੇ ਦੇ ਇਤਿਹਾਸ ਨਾਲ ਸਬੰਧ ਨਾਲ ਜ਼ਿੰਦਗੀ ਦੀ ਸੋਚ ਮੈਂ ਗੌਡਸੇ ਦੀ ਜੀਵਨ ਸਾਥ ਮੁੱਲਕ ਨੇ ਸਾਨੂੰ ਕੀ ਬਣਾ ਦਿੱਤਾ ਹੈ। ਸਾਡੇ ਲਈ ਇਹ ਇਕ ਪ੍ਰੇਰਨਾ ਵਾਲੀ ਗੱਲ ਹੈ।